

# Visit of External Affairs Minister to Slovenia, Croatia and Denmark (September 02-05, 2021)

September 01, 2021

---

## ਵਿਦੇਸ਼ ਮੰਤਰੀ ਦਾ ਸਲੋਵੇਨੀਆ, ਕ੍ਰੋਏਸ਼ੀਆ ਅਤੇ ਡੈਨਮਾਰਕ ਦਾ ਦੌਰਾ (2-5 ਸਤੰਬਰ, 2021)

### 1 ਸਤੰਬਰ, 2021

ਵਿਦੇਸ਼ ਮੰਤਰੀ ਡਾ. ਐਸ . ਜੈਸ਼ੰਕਰ 2 - 5 ਸਤੰਬਰ ਤੱਕ ਸਲੋਵੇਨੀਆ, ਕ੍ਰੋਚਿਆ ਅਤੇ ਡੈਨਮਾਰਕ ਦਾ ਅਧਿਕਾਰਤ ਦੌਰਾ ਕਰਨਗੇ।

ਵਿਦੇਸ਼ ਮੰਤਰੀ 2-3 ਸਤੰਬਰ, 2021 ਦੌਰਾਨ ਸਲੋਵੇਨੀਆ ਵਿੱਚ ਰਹਿਣਗੇ। ਸਲੋਵੇਨੀਆ ਇਸ ਵੇਲੇ ਯੂਰਪੀਅਨ ਯੂਨੀਅਨ ਦੀ ਕੌਂਸਲ ਦਾ ਪ੍ਰਧਾਨ ਹੈ ਅਤੇ ਇਸਨੇ ਵਿਦੇਸ਼ ਮੰਤਰੀ ਨੂੰ 3 ਸਤੰਬਰ, 2021 ਨੂੰ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਗੈਰ-ਰਸਮੀ ਬੈਠਕ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸਲੋਵੇਨੀਅਨ ਆਗੂਆਂ ਨਾਲ ਗੱਲਬਾਤ ਕਰਨ ਤੋਂ ਛੁੱਟ ਵਿਦੇਸ਼ ਮੰਤਰੀ ਸਲੋਵੇਨੀਆ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਅੰਜੋਲੋਗਰ ਨਾਲ ਦੁਵੱਲੀ ਬੈਠਕ ਵੀ ਕਰਨਗੇ।

ਵਿਦੇਸ਼ ਮੰਤਰੀ ਸਲੋਵੇਨੀਆ ਵਿੱਚ ਹੋ ਰਹੇ ਬਲੈਡ ਰਣਨੀਤਕ ਫੋਰਮ (BSF) ਵਿੱਚ ਸ਼ਾਮਲ ਹੋਣਗੇ ਅਤੇ "ਭਾਰਤ- ਪ੍ਰਸ਼ਾਂਤ ਵਿੱਚ ਨਿਯਮ-ਅਧਾਰਤ ਵਿਵਸਥਾ ਲਈ ਭਾਈਵਾਲੀ" ਵਿਸ਼ੇ 'ਤੇ ਪੈਨਲ ਚਰਚਾ ਵਿੱਚ ਹਿੱਸਾ ਲੈਣਗੇ।

3 ਸਤੰਬਰ ਨੂੰ ਕ੍ਰੋਏਸ਼ੀਆ ਦੀ ਆਪਣੀ ਯਾਤਰਾ ਦੌਰਾਨ ਵਿਦੇਸ਼ ਮੰਤਰੀ ਉਸ ਦੇਸ਼ ਦੇ ਵਿਦੇਸ਼ ਮੰਤਰੀ ਮਹਾਮਹਿਮ ਗੌਰਡਨ ਗਰਲਿਕ ਰੈਡਮੈਨ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਕ੍ਰੋਏਸ਼ੀਆਈ ਆਗੂਆਂ ਨਾਲ ਮੁਲਾਕਾਤ ਕਰਨਗੇ।

4-5 ਸਤੰਬਰ ਨੂੰ ਡੈਨਮਾਰਕ ਦੇ ਆਪਣੇ ਦੌਰੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਉਸ ਦੇਸ਼ ਦੇ ਵਿਦੇਸ਼ ਮੰਤਰੀ ਮਹਾਮਹਿਮ ਸ਼੍ਰੀ ਜੇਪੇ ਕੋਫੋਡ ਨਾਲ ਭਾਰਤ - ਡੈਨਿਸ਼ ਸਾਂਝਾ ਕਮਿਸ਼ਨ ਬੈਠਕ ਦੀ ਪ੍ਰਧਾਨਗੀ ਕਰਨਗੇ। JCM ਦੌਰਾਨ ਸਤੰਬਰ, 2020 ਵਿੱਚ ਹੋਏ ਵਰਚੁਅਲ ਸਿਖਰ ਸਮੇਲਨ ਦੌਰਾਨ ਸਥਾਪਤ ਕੀਤੀ ਗਈ ਗ੍ਰੀਨ ਰਣਨੀਤਕ ਸਾਂਝੇਦਾਰੀ ਤਹਿਤ ਸਾਡੇ ਦੁਵੱਲੇ ਸਹਿਯੋਗ ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਡੈਨਮਾਰਕ ਦੇ ਪਰਵੀਤਿਆਂ ਨਾਲ ਵੀ ਮੁਲਾਕਾਤ ਕਰਨਗੇ।

ਵਿਦੇਸ਼ ਮੰਤਰੀ ਦੇ ਇਸ ਦੌਰੇ ਨਾਲ ਇਨ੍ਹਾਂ ਤਿੰਨ ਮੱਧ ਯੂਰਪੀਅਨ ਦੇਸ਼ਾਂ ਨਾਲ ਸਾਡੇ ਦੁਵੱਲੇ ਸਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਯੂਰਪੀਅਨ ਯੂਨੀਅਨ ਨਾਲ ਸਾਡੇ ਬਹੁਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ।

ਨਵੀਂ ਦਿੱਲੀ

1 ਸਤੰਬਰ, 2021

DISCLAIMER: This is an approximate translation. The original is available in English on MEA's website and may be referred to as the official press release.